

ਬਿਲਡਿੰਗ ਪਰਮਿਟ ਅਰਜ਼ੀ ਸਬੰਧੀ ਸ਼ਰਤਾਂ - ਅਨਹੀਟੇਡ ਐਡੀਸ਼ਨ (1 ਮੰਜ਼ਲ)

ਲੋੜੀਂਦੇ ਦਸਤਾਵੇਜ਼ ਅਤੇ ਯੋਜਨਾਵਾਂ

ਅਰਜ਼ੀ ਜਮ੍ਹਾਂ ਕਰਨ ਵੇਲੇ ਹੇਠਾਂ ਲਿਖੀ ਜਾਣਕਾਰੀ ਲੋੜੀਂਦੀ ਹੈ। ਅਧੂਰੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾ ਸਕਦੀਆਂ।

- ਬਿਲਡਿੰਗ ਪਰਮਿਟ ਲਈ ਪੂਰੀ ਕੀਤੀ ਅਰਜ਼ੀ ਵਿੱਚ ਇਹ ਸ਼ਾਮਲ ਹੁੰਦਾ ਹੈ:
 - ਅਰਜ਼ੀ ਫਾਰਮ "ਉਸਾਰੀ ਕਰਨ ਜਾਂ ਢਾਹੁਣ ਲਈ ਪਰਮਿਟ"
 - ਸੈਡਿਊਲ 1: ਡਿਜ਼ਾਈਨਰ ਜਾਣਕਾਰੀ ਅਤੇ ਸੈਡਿਊਲ 2: ਇੰਸਟਾਲਰ ਜਾਣਕਾਰੀ (ਜਿੱਥੇ ਸੈਪਟਿਕ ਸਿਸਟਮ ਸਮੀਖਿਆ ਜਾਂ ਵਿਸਤਾਰ ਲੋੜੀਂਦਾ ਹੈ)
 - ਲਾਗੂ ਕਨੂੰਨੀ ਜਾਂਚ ਸੂਚੀ
- ਅਸਲੀ ਆਕਾਰ ਵਾਸਤੇ ਯੋਜਨਾਵਾਂ ਦੇ ਦੋ ਸੈੱਟ, ਜਿਹਨਾਂ ਵਿੱਚ ਇਹ ਸ਼ਾਮਲ ਹੋਣਾ ਲਾਜ਼ਮੀ ਹੈ:
 - ਸਾਈਟ ਯੋਜਨਾ ਅਤੇ ਕਨੂੰਨੀ ਪ੍ਰਾਪਰਟੀ ਸਰਵੇਖਣ
ਸਾਈਟ ਯੋਜਨਾ ਵਿੱਚ ਮੌਜੂਦਾ ਬਿਲਡਿੰਗਾਂ ਅਤੇ ਪ੍ਰਸਤਾਵਿਤ ਵਾਧੇ ਦੀ ਥਾਂ ਅਤੇ ਪਰਿਮਾਪ ਵਿਖਾਓ ਅਤੇ ਲੈੱਟ ਲਾਈਨਾਂ ਅਤੇ ਮੌਜੂਦਾ ਬਿਲਡਿੰਗਾਂ ਦੇ ਪ੍ਰਸਤਾਵਿਤ ਵਾਧੇ ਦੇ ਪਰਿਮਾਪ ਵਿਖਾਓ। ਸਾਈਟ ਯੋਜਨਾ ਦੇ ਨਾਲ ਕਨੂੰਨੀ ਸਰਵੇਖਣ ਦੀ ਕਾਪੀ ਲਗਾਉਣਾ ਲਾਜ਼ਮੀ ਹੈ।
 - ਯੋਜਨਾ ਅਤੇ ਸੈਕਸ਼ਨ ਡ੍ਰਾਈਂਗਾਂ (ਹਰੇਕ ਯੋਜਨਾ ਦਾ ਸਿਰਲੇਖ ਦਿਓ ਅਤੇ ਮਾਪ ਪ੍ਰਦਾਨ ਕਰੋ, ਜਿਵੇਂ ¼" = 1')
 - ਨੀਂਹ ਆਧਾਰ ਅਤੇ ਨੀਂਹ ਦੀ ਉਸਾਰੀ ਦੇ ਵੇਰਵਿਆਂ ਦੇ ਨਾਲ-ਨਾਲ ਨਿਕਾਸ-ਪ੍ਰਬੰਧ ਦੀ ਨੀਂਹ ਦੇ ਵੇਰਵੇ ਦੱਸੋ
 - ਯੋਜਨਾ ਦ੍ਰਿਸ਼ ਵਾਧੇ ਦਾ ਸਮੁੱਚਾ ਪਰਿਮਾਪ ਦੱਸੋ ਅਤੇ ਕਮਰਿਆਂ ਅਤੇ ਖਾਲੀ ਥਾਵਾਂ ਦੀ ਵਰਤੋਂ ਦਾ ਲੇਬਲ ਲਗਾਓ
 - ਕੰਧ, ਫਰਸ਼ ਅਤੇ ਛੱਤ ਦੀ ਉਸਾਰੀ ਦੇ ਵੇਰਵੇ ਦੱਸੋ (ਫ੍ਰੇਮਿੰਗ ਭਾਗਾਂ ਦੀ ਸੀਖਿਆ ਅਤੇ ਖਾਲੀ ਥਾਂ) ਅਤੇ ਸਾਰੀਆਂ ਬਾਹਰਲੀਆਂ ਖੁੱਲ੍ਹੀਆਂ ਥਾਵਾਂ (ਖਿੜਕੀਆਂ ਅਤੇ ਦਰਵਾਜ਼ੇ) ਲਈ ਫ੍ਰੇਮਿੰਗ ਦੱਸੋ
 - ਸਾਰੀਆਂ ਅਸੈਂਬਲੀਆਂ ਲਈ ਇੰਸੁਲੇਸ਼ਨ, ਅੰਦਰਲੀ ਅਤੇ ਬਾਹਰਲੀ ਫਿਨਿਸ਼ਿੰਗ ਦੇ ਵੇਰਵੇ ਦੱਸੋ
 - ਬੀਮ ਮੈਟੀਰੀਅਲ, ਆਕਾਰ ਅਤੇ ਸਹਾਰਿਆਂ ਵਿਚਕਾਰ ਦੂਰੀ ਦੱਸੋ
 - ਸੈਕਸ਼ਨ ਆਧਾਰ, ਨੀਂਹ, ਬਾਹਰਲਾ ਗ੍ਰੇਡ ਅਤੇ ਨੀਂਹ ਦਾ ਨਿਕਾਸ-ਪ੍ਰਬੰਧ, ਫਰਸ਼ ਦੀ ਉਸਾਰੀ, ਕੰਧ ਦੀ ਉਸਾਰੀ, ਛੱਤ ਦੀ ਉਸਾਰੀ ਬਾਰੇ ਦੱਸੋ, ਧਿਆਨ ਦਿਓ: ਜੇਕਰ ਥੀਮੀ ਦੀ ਉਸਾਰੀ ਕਰਨਾ ਪ੍ਰਸਤਾਵਿਤ ਹੈ – (ਸਟੈਪ ਲੱਗੀ) ਤਾਂ ਜਮ੍ਹਾਂ ਕਰਨ ਵੇਲੇ ਉਸਾਰੀ ਕੀਤੀ ਜਾਣ ਵਾਲੀ ਥੀਮੀ ਦੇ ਵੇਰਵੇ, ਬੀਮ ਅਤੇ ਚੁਗਾਠਾਂ ਦੇ ਆਕਾਰ ਲੋੜੀਂਦੇ ਹਨ
 - ਕੰਧ ਦੀ ਪਰਤ ਲਗਾਉਣ ਅਤੇ ਛੱਤ ਨੂੰ ਕਵਰ ਕਰਨ ਦੇ ਵੇਰਵੇ ਦੱਸੋ
 - ਉਚਾਈਆਂ ਸਮੁੱਚੇ ਪਰਿਮਾਪਾਂ ਬਾਰੇ ਦੱਸਦੇ ਹੋਏ ਵਾਧੇ ਦੇ ਹਰੇਕ ਆਕਾਰ ਲਈ ਇੱਕ ਪਾਸੇ ਦੇ ਦ੍ਰਿਸ਼ (ਉਚਾਈਆਂ), ਖਿੜਕੀ ਅਤੇ ਫਰਸ਼ ਦੀਆਂ ਖੁੱਲ੍ਹਣ ਵਾਲੀਆਂ ਥਾਵਾਂ, ਗ੍ਰੇਡ ਪੱਧਰ ਅਤੇ ਬਾਹਰਲੀ ਕੰਧ ਦੀ ਫਿਨਿਸ਼ ਦੱਸੋ
 - ਵੇਰਵੇ ਘਰ ਨਾਲ ਕਨੈਕਸ਼ਨ ਦੀ ਵਿਧੀ ਬਾਰੇ ਦੱਸੋ (ਫਰਸ਼ ਅਤੇ ਛੱਤ)
- \$8.04/m² (ਘੱਟੋ-ਘੱਟ \$280.50) ਦੀ ਪਰਮਿਟ ਫੀਸ ਸਾਡੀ **ਸਟੈਂਡਰਡ 10 ਦਿਨਾਂ ਦੀ ਪਰਮਿਟ ਐਪਲੀਕੇਸ਼ਨ ਸਰਵਿਸ (Permit Application Service)** ਤੇ ਲਾਗੂ ਹੁੰਦੀ ਹੈ

ਬਿਲਡਿੰਗ ਪਰਮਿਟ ਜਾਰੀ ਕਰਨਾ

- ਜਿੱਥੇ ਪਰਮਿਟ, ਰਜਿਸਟਰਡ ਕੋਂਡੋਮਿਨਿਅਮ ਦੇ ਸਾਂਝੇ ਹਿੱਸੇ ਦੇ ਅੰਦਰ ਉਸਾਰੀ ਕਰਨ ਲਈ ਜਾਰੀ ਕੀਤਾ ਜਾਂਦਾ ਹੈ, ਉੱਥੇ ਬਿਲਡਿੰਗ ਜਾਂ ਪ੍ਰਾਪਰਟੀ ਦੇ ਸਾਂਝੇ ਹਿੱਸੇ ਦੇ ਅੰਦਰ ਕੀਤੇ ਜਾਣ ਵਾਲੇ ਕੰਮ ਦੀ ਇਜਾਜ਼ਤ ਵਾਸਤੇ, ਕੋਂਡੋਮਿਨਿਅਮ ਕਾਰਪੋਰੇਸ਼ਨ ਦੇ ਅਧਿਕਾਰਤ ਏਜੰਟ ਵੱਲੋਂ ਦਸਤਖਤ ਕੀਤਾ ਇੱਕ ਉਸਾਰੀ ਲਈ ਇਜਾਜ਼ਤ ਦਾ ਨੋਟਿਸ (Notice of Permission to Construct) ਫਾਰਮ ਜਮ੍ਹਾਂ ਕੀਤਾ ਜਾਵੇਗਾ।

ਪਰਮਿਟਸ
ਟੈਲੀਫੋਨ 905-874-2401
ਫੈਕਸ 905-874-2499

ਇੰਸਪੈਕਸ਼ਨਸ
ਟੈਲੀਫੋਨ 905-874-3700
ਫੈਕਸ 905-874-3763

ਜ਼ੋਨਿੰਗ ਸੇਵਾਵਾਂ
ਟੈਲੀਫੋਨ 905-874-2090
ਫੈਕਸ 905-874-2499